

ਹੋਰ ਪੈਸੇ ਉਪਲਬਧ ਹਨ: ਸਰਕਾਰ ਦਾ ਵਿਸਤ੍ਰਿਤ ਪ੍ਰੋਗਰਾਮ ਤੁਹਾਨੂੰ ਤੁਹਾਡੇ ਕਾਰੋਬਾਰ ਜਾਂ ਗੈਰ-ਮੁਨਾਫਾ ਸੰਸਥਾ ਨੂੰ ਜਾਰੀ ਰੱਖਣ ਲਈ \$10 ਮਿਲੀਅਨ ਤੱਕ ਦੀ ਸਹਾਇਤਾ ਦੇ ਸਕਦਾ ਹੈ

ਹੁਣੇ ਕਾਰਵਾਈ ਕਰੋ: PPP ਪ੍ਰੋਗਰਾਮ ਵਿੱਚ \$310 ਬਿਲੀਅਨ **ਜੋੜੇ ਗਏ** ਹਨ ਜੋ ਕਿ ਪਹਿਲਾਂ ਆਓ, ਪਹਿਲਾਂ ਸੇਵਾ ਪਾਓ ਦੇ ਆਧਾਰ 'ਤੇ ਉਪਲਬਧ ਹਨ

ਇਹ ਕੀ ਹੈ?

ਅਮਰੀਕਾ ਛੋਟੇ ਕਾਰੋਬਾਰ ਪ੍ਰਬੰਧਨ (Small Business Administration, SBA) ਪੇਜਚੈੱਕ ਸੁਰੱਖਿਆ ਪ੍ਰੋਗਰਾਮ (Paycheck Protection Program)

1% ਵਿਆਜ ਤੇ ਦੋ ਸਾਲਾਂ ਦੇ ਕਰਜ਼ੇ ਜੋ ਤੁਹਾਨੂੰ ਸ਼ਾਇਦ ਵਾਪਸ ਨਾ ਕਰਨੇ ਪੈਣ

ਕਰਜ਼ਾ ਛੋਟੇ ਕਾਰੋਬਾਰਾਂ ਨੂੰ ਆਪਣੇ ਕਾਮਿਆਂ ਨੂੰ ਤਨਖਾਹ 'ਤੇ ਰੱਖਣ ਲਈ ਉਤਸ਼ਾਹਿਤ ਕਰਨ ਲਈ ਤਿਆਰ ਕੀਤਾ ਗਿਆ ਹੈ

SBA ਕਰਜ਼ਿਆਂ ਨੂੰ ਮੁਆਫ਼ ਕਰ ਦੇਵੇਗਾ ਜੇ ਸਾਰੇ ਕਰਮਚਾਰੀਆਂ ਨੂੰ ਅੱਠ ਹਫ਼ਤਿਆਂ ਲਈ ਤਨਖਾਹ 'ਤੇ ਰੱਖਿਆ ਜਾਂਦਾ ਹੈ ਅਤੇ ਪੈਸੇ ਦੀ ਵਰਤੋਂ ਤਨਖਾਹ, ਕਿਰਾਏ, ਕਰਜ਼ੇ ਦੇ ਵਿਆਜ ਜਾਂ ਸਹੂਲਤਾਂ ਲਈ ਕੀਤੀ ਜਾਂਦੀ ਹੈ

ਯੋਗ ਕੌਣ ਹੈ?

500 ਜਾਂ ਘੱਟ ਕਰਮਚਾਰੀਆਂ ਵਾਲੇ ਕਾਰੋਬਾਰ ਅਤੇ ਗੈਰ-ਮੁਨਾਫਾ ਕੰਪਨੀਆਂ

ਤਸੀਂ ਇਹ ਕਿਵੇਂ ਪ੍ਰਾਪਤ ਕਰਦੇ ਹੋ?

ਆਪਣੇ ਕਾਰੋਬਾਰ ਦੇ ਬੈਂਕ ਨੂੰ ਪੁੱਛੋ ਕਿ ਕੀ ਉਹ ਸੰਘੀ SBA ਪੇਜਚੈੱਕ ਪ੍ਰੋਟੈਕਸ਼ਨ ਪ੍ਰੋਗਰਾਮ ਪੇਸ਼ ਕਰਦੇ ਹਨ

ਜੇ ਤੁਹਾਡਾ ਬੈਂਕ ਪ੍ਰੋਗਰਾਮ ਪੇਸ਼ ਕਰਦਾ ਹੈ: ਉਹ ਤੁਹਾਨੂੰ ਬਿਨੈ ਕਰਨ ਦੀ ਪ੍ਰਕਿਰਿਆ ਵਿੱਚੋਂ ਲੰਘਾਉਣਗੇ

ਜੇ ਤੁਹਾਡਾ ਬੈਂਕ ਪ੍ਰੋਗਰਾਮ ਪੇਸ਼ ਨਹੀਂ ਕਰਦਾ: [ਵਿਸ਼ੇਸ਼ SBA ਬੈਂਕਾਂ ਦੀ ਸੂਚੀ](#) ਦੇਖੋ

ਕਰਜ਼ੇ ਵਿੱਚ ਕੀ ਸ਼ਾਮਲ ਹੁੰਦਾ ਹੈ?

ਜੇਕਰ ਫੰਡਾਂ ਦੀ ਅਦਾਇਗੀ ਨਿਮਨਲਿਖਤ ਲਈ ਕੀਤੀ ਜਾਂਦੀ ਹੈ ਤਾਂ ਕਰਜ਼ਿਆਂ ਨੂੰ ਪੂਰੀ ਤਰ੍ਹਾਂ ਮੁਆਫ਼ ਕਰ ਦਿੱਤਾ ਜਾਵੇਗਾ:

- ਤਨਖਾਹ ਦੇ ਖਰਚੇ
- ਕਰਜ਼ੇ ਦੇ ਵਿਆਜ
- ਕਿਰਾਇਆ
- ਸਹੂਲਤਾਂ ਲਈ ਭੁਗਤਾਨ

ਹੋਰ ਜਾਣਕਾਰੀ ਜਾਂ ਸਲਾਹ ਚਾਹੀਦੀ ਹੈ?

ਸੰਘੀ ਸਰਕਾਰ ਦੇ [ਪ੍ਰੋਗਰਾਮ 'ਤੇ ਜਾਣਕਾਰੀ ਪਨੇ 'ਤੇ ਜਾਓ](#)

SBA ਦੀ [ਪੇਜਚੈੱਕ ਪ੍ਰੋਟੈਕਸ਼ਨ ਪ੍ਰੋਗਰਾਮ ਵੈੱਬਸਾਈਟ 'ਤੇ ਜਾਓ](#)

ਤੁਹਾਡੀ ਸਹਾਇਤਾ ਲਈ ਛੋਟੇ ਕਾਰੋਬਾਰੀ ਕੇਂਦਰ ਹਨ: [ਨਿਊ ਯਾਰਕ ਛੋਟੇ ਕਾਰੋਬਾਰੀ ਵਿਕਾਸ ਕੇਂਦਰ \(New York Small Business Development Center\) ਦੀ ਵੈੱਬਸਾਈਟ 'ਤੇ ਜਾਓ](#)